ੴ ਨਮਃ ਸਿਵਾਯ ॥ ੴ ਨਮਃ ਸਰਸ੍ਵਤੈ ॥ ੴ ਤਤ੍ਸਤ ॥ ॥ ॥
ਸ੍ਰੀ ਗਣੇਸਾਯ ਨਮਃ ॥ ੴ ਵ੍ਰਕ੍ਰ ਡਿਕਰਣ੍ਹ ਤੀਤੰ ਸੁਸਕ੍ਤਾਨਦ੍ਧ ਨਿਰ੍ਹਸਭ ॥
ਨਭਾਭਿਧਾਨਭੀਸਾਂਨੰ ਸ੍ਰੁਣੁ ਸੰਵੀਗਨਾਯਕਸਭ ॥ ਕੈਲਾਸਸਿ
ਖਰਾਸੀਨੰ ਦੇਵਦੇਵੰ ਜਗਦ੍ਗੁਰੁੰ ਸਭ ॥ ਪਪ੍ਰਛ ਪ੍ਰਣਤਾ ਦੇਵੀ ਠੈਗਵੰ ਵਿ
ਗਤਾਭਯਸਭ ॥ ਸ੍ਰੀ ਸਿਵ ਉਵਾਚ ॥ ਧ੍ਯਾਯ ਕ੍ਸ਼ਿਤੇ ਸੁਸਚੇਸੁਸਭਯੇ
ਲ੍ਹਦੇਨੇਸੁਸ ॥ ਸਕਣ੍ਠਯੇਸੁਧ੍ਯਾਨੇਸੁ ਗੀਤਾ ਪਠੁ ਵਕ੍ਤੁ ਮਿਸੁ ॥ ਸ੍ਹਿ
ਤੁਤਾਨੇਸੁ ਸਚੇਸੁ ਤ੍ਰਿਧਾਯੰਵਕ੍ਤੁਸ੍ਚੋ ॥ ਯੇਨਾਯਾਸੇਨ ਗਕਿਤੇ
ਨਿਤ੍ਯ ਧਸ੍ਰਤ੍ਵੇਤ੍ਵ ਗਃ ॥ ਸ੍ਰੀ ਦੇਵ੍ਯ ਉਵਾਚ ॥ ਸ ਰਸੋ ਵਿਧਯੰ ਗੁਰੁੰ

ਗਣਸੰਗ੍ਰਹਪਰਮਾਤ੍ਮਮਾ|| ਸਰਪਾਪਪ੍ਰਸਮਨੰਸਰਜ੍ਞਜਾਤਿਨਾਸਨ ਮਾ||
ਪ੍ਰਯਕ੍ਸ਼ਿਤੇਖੁਸਰੇਖੁਤੀਰ੍ਥੁਖੁਪਿਵਿਸੇਪਨਮਾ|| ਸਰਕ੍ਸ਼ਿਤ੍ਰਪ
ਨਸਾਲੰਸਰਾਤ੍ਰਿਵਿਨਿਵਾਰਣਮਾ|| ਸਸਯਿਲ੍ਲਕ੍ਸ਼ਨੇਖਿਏਲਪਾ
ਸ਼ੈਵਵਿਸੇਸਨਮਾ|| ਠਿਗਸੇਦ੍ਰਪ੍ਰਸੰਸ਼ੈਵਸਰਮਿਕ੍ਸ਼ੁਕਲਾਵਨ ਮਾ||
ਸਤਏਪਨਸੁਕ੍ਰਤ੍ਰਿਸਨਪਾਤਕਿਨੇਖਿਵੇ|| ਤਸ੍ਯੈਵਂਪਾਤਕੰ
ਨਤ੍ਰਿਤਕ੍ਸ਼ਮੈਨੇਪਪਾਤਕਮਾ|| ਕਾਯਿਕੰਵਾਚਿਕੰਚੈਵਮਾਨ
ਸੰਸਕ੍ਰਸਖਲਮਾ|| ਪ੍ਰਮਾਦਕ੍ਸ਼ਿਸ੍ਨੁਯਾਵਾਧਿਸਨਕ੍ਸ਼ਪੇਨ
ਸੁਕ੍ਰਤਿ|| ਯਾਗਾਸ੍ਰਸੁਸਯਾਗਾਤ੍ਰਿਪਠਿਤਂਪ੍ਰਯਤ੍ਨਤਃ|| ਨਿ

ਤੁਰੈ ਸਿਤਿ ਕਿਕਰਸੁ ਪਰਸ੍ਰੁ ਪ੍ਰਸ੍ਮੈ ਧਿਵ || ਨਿਸ੍ਚਿ ਸੂਕਰਾਂਤੁ
ਤ੍ਰ ਮਰਚ ਵਪ੍ਰਤਿਪ੍ਰਮਕਮਾ || ਸ੍ਰਹਨੀਨਮਤ੍ਰਨੀਨਸ੍ਹਨਯੈਗਵਿਵ
ਹਿਤਿ || ਠਕ੍ਤਿ ਸੂਸ੍ਰੁ ਵਿਗਨਿਤ ਸ੍ਰੁਧਿਸ੍ਰੁਤੁਵਿਮਧਤ: || ਮਨਵਿ
ਕ੍ਰੇਪਮਿਧੇਤ ਵਿਲਿਮਪਸ੍ਰਵੀਖਿਤ || ਵਿਧਿਨੀਨਪ੍ਰਮਾਮਿਮਣ
ਸ੍ਰੁਹੰ ਮਚ ਕਸ੍ਰਧ || ਨਤ: ਪਰਤਰੰ ਮਤ੍ਰੇ ਨਤ: ਪਰਤਰਸੁਤਿ: ||
ਨਤ: ਪਰਤਰਾਕ ਮਿਤ੍ਰ ਸੁਦ੍ਰਾਟਕ੍ਰਿਯਾਧਿਯੇ || ੬ ਯੰ ਮਮਯਵਿ
ਸ੍ਰਨੰ ਨਾਣਨਾਣਿਸ੍ਰੁਸ੍ਰਗੀ || ਪਮਾਪ੍ਰਯਨੰ ਮਿਵਿਠੈਮਵਸ੍ਰੁਪ੍ਰ
ਕੀਤ੍ਰਿਮਾ || ਪ੍ਰੀਲਨੰ ਮਚਮਿਵਾਨੰ ਮਚਮੋਠ ਸ੍ਰੁਵਚਨਮਾ ||

ਮੁਵਰਾਣ ਸਿਮੰਡੇਵਿਸ੍ਰ ਰਸ੍ਵਾਕਿਤਾਧ੍ਯਿ॥ ਓਂ ਤੁਜ੍ਞਾ॥
ਙਨ੍ਹਠਗਵਾਤ੍ਰਤ੍ਰਰਸ੍ਰਤਤ੍ਰਧ੍ਰਕਾਸੇ ਵਿਸ਼੍ਵੰ ਸਨ੍ਹ ਨਗਸਵਸਨਾਤਿ
ਗਿਤ੍ਰਮਧ੍ਰਤਿਗਿਤ੍ਰਮਵਵਿਠਮਯਿਥੁ: ਸ੍ਵਾਙ੍ਨਭੇਵਸੁਰੇ
ਰਫ੍ਰਤ੍ਰਪਗਤ੍ਰੇ ਪ੍ਰ ਮਤਿ॥ ॥ ॥ ਓਂ ਨਮ: ਪਰਮਾਕਾਸਮਾਯਿ
ਨੇਪਰਮਾਤ੍ਮਨੇ॥ ਸਿਵਾਯ ਪਰਮੰਸਾਤ੍ਰ ਨਿਗਨਦ੍ਧ ਪਰਸਾਯਤੇ॥
ਪਰਮਾਕਾਸੇ ਪਰਮ ਸਿਵਾਡ੍ਰਿਕਾਯੰ ਸ੍ਰੁਠਿਤ੍ਰੇ ਸਤੇ ਵਿਸ਼੍ਰੁ ਸੁ
੭ ਤਿਤ੍ਰਸ ਵਿਸ਼੍ਰੁ ਠਵਤੀ ਤਿਮਤਯਾ ਸ੍ਤਤਾਵਪੰਮੰਸਾਤ੍ਰੰਨਤ੍ਰ
ਸਿਙ੍ਹ ਮਤਾਵਤ੍ਰ ਸ੍ਰੁਤ੍ਰਦ੍ਰ ਤ੍ਰਿਗਨਦ੍ਧ ਯਦ੍ਧ ਸੰਤਸ੍ਰ ਪੇਤ੍ਰਾਵਪਰ

ਮਾਂਸ੍ਯਯ: ਪਰਸ੍ਰੂਯੋਤ੍ਰੁਪਸ੍ਰੁਸ੍ਰਿੰ ਤਿੰਕਾਰਸ੍ਤ੍ਰੁਤ੍ਰੁਪਾਯਨਮਸ੍ਤ੍ਰੰਮਮਾ
ਵਿਸਾਭੀਤ੍ਹਜ:॥੦॥ ਸ੍ਵਰਸ੍ਤ੍ਰਾਯਾਪ੍ਰੇਯਾਯਪ੍ਰਮਾਣੈਵਿਸ੍ਤ੍ਰੁਰੂ
ਤ੍ਰਵੈ॥ ਮਰਾਮਾਮਾਰਤ੍ਰੁਪਾਯਮਤਮਾਣੈਕਤ੍ਰੁਪਿਲ॥ ਸ੍ਵਰਾ
ਸ੍ਤ੍ਰਾਯਵੈਕਲ੍ਪਿਕਵਿਕ੍ਲਨਾਗੋਮਸਾਯਾਪ੍ਰੇਯਾਯਨਿਰਿਕ
ਲ੍ਪਕਵਿਕ੍ਲਨਾਪਸ੍ਰਿਕ੍ਤੁਸ੍ਤ੍ਰਾਯਤਾਰਵਪ੍ਰਮਾਣੈਕਤ੍ਰੁਪਾਯਤਥ
ਤ੍ਹੈਪਿਵਿਸ੍ਤ੍ਰਦੇਤਵੇਨਤੇਂਕ੍ਰੂਮਾਣਤ੍ਰੁਪਾਯਵਿਸ੍ਤ੍ਰਸ੍ਰਦੇਤ੍ਰੇਪਿ
ਪ੍ਰਕਾਸਾਤ੍ਰਸਾਤਪਪਤ੍ਰੁਤਮਤ੍ਰਜਤਾਯਾਤਾਰਵਮਾਣੈਕਤ੍ਰੁਪਾ
ਯਨਮਡਤਿਪ੍ਰਸ੍ਤੇਨਮਸ੍ਤ੍ਰਤ੍ਰ:॥੪॥ ਯਿਥਾਂਡਿਸਮਧਾਸਮਢਵੀ

ਏਕ੍ਰਤਾਯਸਮਭ੍ਰਵੇ॥ ਨਮਃ ਸਾਂਤ੍ਰਿਗੁਣ੍ਯੇਸ਼ਮਿਭਤ੍ਰਮਸ੍ਮਤੁਗਣ੍ਡਿਲ॥

ਯੇਧਾਮਿਦ੍ਵੈਸ਼ਾਸਸਧਾਸਰ੍ਵਭੁਸੂਰੀਏਕ੍ਰਤਾਯਪ੍ਰਸਰਸ੍ਮੁਨ ਵਾਲਕ੍ਰਿਤਾਯ

ਯੇਨਤ੍ਰਃ ਯਸ਼੍ਰੀਮਸ੍ਮਮਤੇਸਮਸਾਸ੍ਤ੍ਰੁ॥ ਭ੍ਰਨਿਤ੍ਰੁਧੇਯਯਸ਼ਮੈਂਦ੍ਰਸ੍ਮੁਸ਼

ਮੁਃ ਸ਼ਿਵਵਿਗੁਰੁਣ੍ਤ੍ਰ। ਪ੍ਰਸਰਤ੍ਰਿਵੇਗਨਸ੍ਵਨਿਨਾਧ੍ਰਯਯਤ੍ਰਗਤਾ।

ਮਨਾਮੈਸ਼ੇਵਸ਼ੇਵਸ਼ਿਧ੍ਰੈਤ੍ਰਸ੍ਵੈਵ੍ਰਸ੍ਰਸ਼ਾਸ਼ਿਵ੬ਤਿ। ਨਾਸ੍ਮੁਸਸ੍ਤੀਸ੍ਥ

ਸ੍ਵਸ੍ਮਸਾਸ੍ਤ੍ਰੈਸ੍ਵਸ਼ਿਤ੍ਰੈਵਤ੍ਰੈ। ਧੇਸ਼ੇਗਵਃ ਸ੍ਵਨਃ ਸਸ੍ਮਃ ਸ਼ੈਂ੧੦ ੧੯੦

੭ ਭ੍ਰਨਿਸ਼ਿਵਸ। ਸ਼ਾਕ੍ਰੈਵ੍ਰਕ੍ਰਤ੍ਰੈਸ੍ਵੈਵਤ੍ਰੁਧਸ਼ਿਭੁਨਾਮਧੁਨੰਠੋਸ

ਨੰਦਾਪਕਮਨਵਮੰਨਵਮੰਮਰਨਾਸਰ੍ਵੰ। ਨਵਮਸ੍ਮੁਮਰਨਾਸਰ੍ਵਃਸ

ਵੇਖੰਵਮਕ:ਅਤਙਣਮਿਨਾਪ੍ਰਤਿਪਾਨ੍ਹ। ਨਾਸਾਖਿਤ੍ਰ:
ਮਭਤ੍ਰਨਙਤ੍ਰਪਨ੍ਹਸ੍ਰ। ਅਲਿਵੇਸਮਧਾਲ੍ਹਿਯਙਣੇਨਸ੍ਰਿਕੈਕ
ਸੇਮੇਨਠੇਸਨਵਕਾਸਅਾਅਗਸ੍ਰਾਨ੍ਹਕਅਾਏਰਿਤ੍ਰਠਵਾ अभिदघता ^
ਠਿਧਸਸਅ੍ਰਠਵਅਸ੍ਰਵੰਸਸਧਾਨ੍ਹਭੇਵਨਿਗਸੇਸਿਧਗੇਮ
ਮਿਨੇਤਿਅ੍ਰਤ੍ਰੰਧਿਧਾਸੀਣਾਸਿ। ਸ੍ਰਥਵਾਠਗਵਾਨੇਵਧਿਖ
ਸਿਸਸਵਿਧ:ਮਢ੍ਰਿਨਾਸ:ਸ੍ਰੀਅਸਾਸਿਵਅ੍ਰਤ੍ਰਿਜਤਾਵ ਨਾ
ਸਾਹੂੰਯਤ੍ਰੰਗੀਲੰਅਚਕ੍ਰਤੇਖ੍ਰਵਖ੍ਰਿਤਭਿਣਅ੍ਰਾਯਾਤ੍ਰੇਗੇ
ਤ੍ਰੀਣਕ੍ਰਤਨਾਅਤ੍ਰਸ੍ਰਾਗਿਤ੍ਰਸ੍ਰੀਲੰਕਾਗਾਲੰਤੇਅੇਗੀਲਾ

ਕ੍ਰਤਾਏਤਿ ਪੁਨਹ ਗੁਰੁ ਕਿਤਵ ਸਹ ਸ੍ਰੁ ਸਿਤ ਸਿਤਿ ਸ੍ਰਤੰ ਪੇ ਖਾਸੀ
ਹੁਸਿ ਸਤੇ ਗੁਪਿਤਾ ਸੀਹੁ ਸਿਗੂਨ ਪੂਕੰਰੇ ਤੇਨ ਸਾਤ ਤੁ
ਏਸੁੀ ਬੁਸਹ ਹੁ ਸਿਸ ਪੂਕ ਗੁਨ ਸਾ ॥ ੩ ॥ ਏਵਤੀ ਸਹ
ਵਿਸੂਸੁ ਸਸਾਤ੍ਰੇ ਸਵਿਲਾ ਸਿਤੇ ॥ ਨਸਃ ਸਸਗ ਸਾ ਸ੍ਰੁ ਸਪ
ਗਨਤ੍ਰੇ ਪਠੇ ਗਿਤੇ ॥ ਗਸ ਪਸਤੁ ਗਤੇ ਵਿਹੁਤੇ ਯਸ੍ਰੁਃ ਸਾਰੇ
ਵਤੀ ਸਤ੍ਰਿ ਸੁਯਾ ਸਹ ਸੁਤ ਵਿਸੂਸੁ ਸਾਸਗ੍ਰੇਨ ਯਸ
ਸਾਤ੍ਰੇ ਸਸੁਸਯ ਤੁੰਤੇਨ ਵਿਲ ਸਤਿ ਤਸ੍ਰੀ ਲਿਤੁ ਸਾਵ ਸਸਗ
ਸਸ੍ਰੁ ਸਸਾਨ ਤਸ੍ਰੁ ਪਗ ਸੁਪ ਠੇਤੁ ਤੇਨ ਸਰੁ ਸ੍ਰੁ ਤੇ ਧਿਕ ੯

[illegible]
[illegible]
[illegible]
[illegible]
[illegible]
[illegible]
[illegible]
[illegible]

ਗੁਰਿਪਾਸਤੁਭਉਪੁਸੁਮਿਤਭਾ॥੫॥ ਸਬਦੁਸਗਵਿਚੋਕਵਿਸ
ਧੁਰਿਪਿਲਅਾਤੁਵੇ॥ ਨਮੈਭਾਯਾਸੁਤੁਪਾਯਸੁਲਾਵੇਪਰਮੈਧ੍ਰਿ
ਨੇ॥ ਸਬਦੁਗਵਾਤੁਮਿਤੈਯੁ:ਪੁਸਗਸੁਸ੍ਹਵਿਚੋਠੈਵਿਸੁਾਗਸੁ
ਨਵਿਸਧੁਸਾਪਿਲਅਾਤੁਵੇਯਨਾਤਾਵਭਾਯਾਸੁਤੁਪਾਯ
ਤਿਸੁਹਵਿਕਸੁਾਵਿਸਲਤੁਪਤੁਨੇਤਿਸੁਾਯ:ਪਰਮੈਧਮ੍ਰਿ
ਰਕ੍ਰਿਮਿਕਾਰਾਨਪਿਗਸੁਤਿਧੁਤੀਤਿਪਰਮੈਧੁਰੀ॥੮॥
ਧੋਰਮੰਭਾਰਮੈਸੁਗਣਯਿਨੈਕ੍ਰਿਤਿਕਾਭਿਲਾ॥ ਕਲਾਪਕ੍ਰਿ
ਕ੍ਰਿਤਿਪਦਤੁਪਾਲਿਨੇਵਿਠਵੇਨਭ:॥ ਗਤਾਤੋਮੇਤਤ॥੧॥

ਰੇਨੁਤ੍ਯਮਨਾਮੋਨਪ੍ਰਣਤ ਰਿਪੂੰ ਮਨੋਤਵੇ ॥ ਨੁਮਯਾਬ੍ਰਹਮ
ਕ੍ਰਿਮਠੋ ਮਿਨੇ ਸਿਵਕਠਨਵੇ ॥ ਰੇਨਧੂਕਸਨੇ ਰੇਨਤਿਧੂਕਸ
ਯਤੀਤਿ ਰੇਨ ਸ੍ਰਮੀ ॥ ੩ ॥ ਓਂ ਗਮਕ੍ਸ਼ਠਲਧੂਧ੍ਰਿਨੇਤੁਯੇ
ਗਵਿਧਾਯਿਨੇ ॥ ਨਮ: ਪਰਮ ਨਿਚਾ ਮਾਯਿਨ ਸਤ੍ਰੂ ਮੌਲ
ਯੇ ॥ ਓਂ ਗਮਕ੍ਸ਼ਠਲਧੂਧ੍ਰਿਨੇਤੁਯੇਂ ਗਵਿਮਾ ਫਤਿਤ ਸ੍ਥੀਲ: ਮੋ
ਮੋਵਿਗੁ ਵਿਹ੍ਸ਼ਰਧੂਧ੍ਰਿਤ੍ਰੂਪ: ਪਰਮ ਨਿਚਾਂ ਮਾਯੂਟੂਧੂ
ਧ੍ਰਿਤ੍ਰੂਪੰ ਮਜ੍ਞੋ ਨਿਪਰਾਪਰਤ ਯਾਕ੍ਸ਼ੇ ਵਿਮੁੰ ਯਜ੍ਞੰ ਵਿਹਾ ਵਿਹੁ
ਸਹੁਮਪਰਾ ਮਜ੍ਞਿ: ਪਰਕਸਿਵਮਮਤੇਤਿ ਸਤ੍ਰੂ ਮੌਲਯੇਧੂ

ਕਮਲਾ ਸਤੁਪਾਯ ॥੭॥ ਯਿ ਪ੍ਰਾਯ ਅਚਸਤੁਲੰ ਅਚਵਾਸ੍ਯ
ਯ ਅਸਤੁਯੇ ॥ ਨਮਃ ਸਚਾਯ ਅਚਾਯ ਅਚਪਾਸਾਯ ਪਕ ਕਿਲੇ
ਗਤੰਤ ਮੇਤਤ ॥੦੦॥ ਸਵੈਯ ਸਵਾਤੁਯ ਨਮਸ੍ਤੇ ਸਵਸ
ਵਿਲੇ ॥ ਨਿਤ੍ਯ ਸ੍ਯ ਸੁਬੁਧ ਸੁਯ ਅਚਾਤ੍ਰ ਗਤ ਅਨ੍ਯਤੇ ॥ ਸਵੈ
ਯੇ ਸਨਨ ਸਸੁਕ ਵਾਯ ਸਵਸੁਨ ਸਸੁਤੁਸੁਸੈ ਸੁ ਵਿਸੁਸ
ਤੇ ਤ ਸ੍ਫਦਃ ਸੁਨ ਕਰ ਪ੍ਰਯਤ੍ਰ ਨਾਨਾ ਪਿਗ ਸ੍ਰੇ ਸ੍ਵੇਯ ਸ੍ਰ ਮੇਤੁ
੭ ਵਃ ਤੇ ਤਿਤ ਸ੍ਥੀ ਲਿ ਸਵੀ ਸ੍ਵਾ ਵਸ੍ਰਾ ਮੇ ਸਵੀ ਤ ਸ੍ਰਾ ਸ੍ਵਨਾਕਤ
ਨਸਤੁਪਾਯ ॥੧੦॥ ਯਿ ਪ੍ਰਾਯ ਯਪਸਨਾ ਸਤ੍ਰ ਸ੍ਰ ਸਾਯ ਪਸਸਾਯਤੇ

ਨਿਭਵਾਣਾਤਯੇਤੁਹੰਠਵਾਯਠਵਰੋਸ੍ਰਿਤੇ ॥ ਯਿਖਾਲੀਯਿਯੇ
ਖੁ:ਪਰਿਤਰ੍ਹੁ:ਪਰਸ੍ਮਾਨਾਮਸ੍ਮਾਤ੍ਰਸ੍ਰਗੁਪਿਖ੍ਵੁਤਾਪਿਠਵਸ੍ਰੁ
ਤ੍ਰੇਮਸਗਤਿਤਸ੍ਰਵਿਖ੍ਵੁਠਵਤਿਚਤਾਪਵਵਾਸ਼ੰਪਤਿ ॥ ੦੨ ॥
ਰਮਾਜਯਗਤੀਸਾਨ੍ਨਸਾਕਿਤੇਮਿਤ੍ਰਕਸ੍ਮਾਲੇ ॥ ਨਮ:ਸ਼ੈਲ
ਮੁਤਾਰੂਤ੍ਰੇਵਿਸ੍ਵਕਤ੍ਰੇਮਨਸ੍ਵਤੇ ॥ ਰਮਯਤਿਕ੍ਰਮਯਤੀਤਿ
ਰਮਾਲੇ: ॥ ੦੩ ॥ ਤਮ:ਪਾਪਧੂਤਿਭੂਯਮਚਾਤ੍ਰਪਸ਼ਗਾਯ
ਤੇ ॥ ਨਮ:ਅਮਮ੍ਰਤਤ੍ਰਰੁਫਾਪਿਤੇਮਿਤ੍ਰਤ੍ਰਪਿਲੇ ॥ ਤਮਸਿ
ਯ:ਪਰਿ:ਪਰਤ੍ਰਵਿਖ੍ਕਿਭੰਧੁਕਾਮਮੁਤ੍ਰਧੁਤਿਭੂਯਸ੍ਰੁਧੁ

ਕਸਮਤ੍ਰੁਪਾਯ। ਯਸਤ੍ਰ ਭਾ। ਭਜਤ ਮੁ ਭਮ: ਪਾਸੇ ਪੁਨਖੰ
ਸ੍ਰੁਲਨਪੁਨਭਾ। ਯੰਙ੍ਹੁਙ ਭਸ੍ਰੋਤ ਲਾਤ੍ਰੁ ਤ੍ਰਿ ਰਙ੍ਕੰ ਭਾਰਵਤ੍ਰੁਨ
ਤ। ਅਚੋਯਾਭਤ੍ਰੁ: ਅਚਾਂਤ੍ਰੁ: ਅਚਾਂਤ੍ਰੁ ਮਤਤ੍ਰ ਮੰਗਸ੍ਰੁਤੀਤਿਤ
ਸ੍ਰੈ ਅਚੋਯਾਧਿਵਹ੍ਲਿਤਾਯ॥ ੦੫ ॥ ਰੋਵਸ੍ਰੁਕਾਯਨਸ੍ਰੁਯਨ
ਭਸ੍ਰੇਤ੍ਰੁਪਤ੍ਰੁਪਿਲੇ॥ ਪਰਾਪਰਪਧਿਮਹਣਭਸ੍ਰਿਰਾਯਨੇਭਸ੍ਰੁ
ਤੇ॥ ਰੇਵਿਸ੍ਰੁਤੇਯੇਖੰਤੇਰੇਵਤ੍ਰੇਰੇਵਤੰ ਭਸ੍ਰੋਵਰਾਙਸ੍ਰਖੁ: ਗੇਮ
੧ ਯਤਿ ਭਜਯਤੀਤਿ ਜਪ੍ਰੁ: ਸ੍ਰੁਤ੍ਰੁਪਤ੍ਰੁਪਿਲੇ ਤ੍ਰੁਪਾਤੀਤਾਯਮਿ
ਸ੍ਰਯਾਯਪਰਾਪਰੇਯ: ਪਧਿਮਹਣਙਸ੍ਰਾਮ: ਪਰ: ਸਾਂਤ੍ਰੁ: ਸਿ

ਵਸ੍ਯ ਠਵੈ ਪਰਤੇਤ ਮਿਤ ਸਤ੍ਰਿਸ੍ਯ ਠਵ ਸ੍ਯੇਯਸ੍ਮ ਛਿੰ ਵਿਸਾ ਤ੍ਰਿਸ੍ਯ
ਨੇਤ੍ਰਸ੍ਮਿ ॥ ੦੫ ॥ ਠਵਿਤਾ ਗਿਪਲ ਵਿਸ੍ਯਾਯ ਯੇਗਗਸ੍ਯਾਯ ਯੇਗਿਨ ॥
ਨਮਃ ਸਚੇਸ੍ਤੁ ਰੇਸਾਯ ਸਕਾ ਕੰਸਾਯ ਸਸ੍ਵੇ ॥ ਠਵਿੰਤ ਸ੍ਮਿ ਸ੍ਤੁਦਸ
ਤ੍ਰਗਿਪਲੰ ਵਿਸ੍ਤੁੰ ਸਤ ਸਤ੍ਰੁ ਪੰਧੇਨ ਤੇ ਸ੍ਮ ਯਤ ਮਿਤਜਃ ਸਕਾ
ਕੰਸਾਯ ਮਿਵੇਪਸ੍ਮਿ ਕੰਸਸ੍ਮਿਤੁਤ੍ਰ ਚੀਨ੍ਹ ਪਰਸਾ ਸ੍ਮਸ੍ਤੁਧਾ
ਯ ਮਿਸ੍ਤ੍ਰ ਪਤਤਾ ॥ ੦੭ ॥ ਸਤ੍ਰਾਯ ਸਤ੍ਰਨੀਯਾਯ ਸਤ੍ਰਕਾਯਸ
ਗਾਯਤੇ ॥ ਗਚੀਤ੍ਰੁ ਸਗ੍ਰਿਸ੍ਤੰ ਸ੍ਵਾਯ ਸਕਾ ਸਤ੍ਰੇ ਸਤੇ ਨਮਃ ॥ ਸਤ੍ਰਾਯੇ
ਤ੍ਰਿਸਤ੍ਰਾਕ੍ਰਗਰਕਾਨਿਕੇਤਤਾ ਤ੍ਰਪਪਾਂ: ਸਚਾਯੇ ਤ੍ਰਿਪਾਂਪਧ

ਸ੍ਕੰਤ: ਮਕਿਤ ਭ੍ਰਪਪਨ੍ਹ ਮੈਤ ਭੈਵ ਮਜ੍ਞਕ ਯ ਮੈਤ ਕਸ਼ਠਵਾ
ਯ ਮਸਾਯ ਮਚਾ ਕ੍ਰਨੈ ਗਵੀਕ੍ਰੈ: ਪ੍ਰਾਣਾਪਾਨਯੋਦ: ਮਕ੍ਰਿ ਸ੍ਰੁਰ ਮਯੁ
ਕ੍ਰਤੰ ਯਸ੍ਰੁਤਸ਼ੈ ਪ੍ਰਾਣਾਪਾਨੇ ਠਯੋਪਗਾਭਿਨ ॥੧੧॥ ਮਚਾਤ
ਸ੍ਰੁਤਤ੍ਰੁ ਪਾਯ ਮਚਾਸ੍ਕੁ ਮਕਮਤ੍ਰੁਯੋ ॥ ਮਚਠਸ੍ਰਾਯ ਮਚਾਯਨਮ ਸ੍ਰੰਤਤ੍ਰੁ
ਸ੍ਰੁ ਮਚਵੈਮ੍ਰਿਨੈ ॥ ਮਚਸ਼ਾਤ੍ਰ ਸ੍ਰੁਤੰਤ੍ਰੁ ਪੰਤ ਸ੍ਰੂ ਪਡ ਮਤ੍ਰਸ੍ਰਾ ਯਿਯਸ੍ਰੁ
ਮਚਸ਼ਸ੍ਕੁਾਮਿਕ ਪ੍ਰਤਤ੍ਰੁ ਪਾਮਤ੍ਰਿਦ ਸ੍ਰੁਤਸ਼ੈ ਮਚਾਯ ਮਚਤ੍ਰੁਪਾਯ
3 ਮਚਠਸ੍ਰਾਯਯੋਯੋਠਵੈਠਵਙਤ੍ਰਿਵਕ੍ਰਚਠਸ੍ਰਾਤ੍ਰਮਾ ॥੧੩॥
ਤ੍ਰਸ੍ਰੁਯਵਲ੍ਲਠਤ੍ਰੁਤ੍ਰੁ ਮ੍ਰਿਦਾਚਾਯ ਵਿਨੈਮ੍ਰਿਨੈ ॥ ਨਮ: ਪ੍ਰਪਤ੍ਰਸ੍ਰੁ

ਪਸੋਨਗੁਰੁਲਮਧਯਿਨੇ ॥ ਉਤ੍ਰਮਜਿਸਾਯਤੁਤ੍ਰਤਵੇਮਿਨੇਠਵਠੇ
ਮਿਨੇ ॥ ਅਜਾਤੈਰਵਨਾਸ਼ਾਯਠਤ੍ਰਿਗਅਸ੍ਰਯਤੇਨਮ: ॥ ਗਤਾਤੇਸ
ਤਤੀ ॥ ੭੦ ॥ ਸਤ੍ਰਿਗਤ੍ਰੁਪ੍ਰੋਰਧਾਯਸਰਣ੍ਯਾਸਗੀਰਿਲੈ ॥ ਸ
ਤ੍ਰਿਪਸ੍ਵਮਿਸਾਸ੍ਰਤਸਾਪਕਾਯਨਭੋਸ੍ਰੁਤੇ ॥ ਸਤ੍ਰਿਚਿਭਸ੍ਰੋਗ
ਠ:ਸਾਰੋਯਸ੍ਰੁਤਾਰਵਪ੍ਰਜਸ੍ਵੋਰੋਧ:ਪ੍ਰਕਾਸੇਤ੍ਰਾਰਵਾਸਗੀਰ:ਸ
ਰੈਸਾਪ:ਸਰਣ੍ਯ:ਸਰਣ੍ਯੰਹਤੀਕੈਰੈਤਿਸਾਤ੍ਰੀਹਾਮਿਨਾ
ਸਾਤ੍ਰਿਪਸ੍ਵਯ:ਸਾਧਨੀਯਾਸਤਾਹਾਧਾਤਾਸੈਧੰਸਾਪਕ
ਯ ॥ ੭੦ ॥ ਰਵਤ੍ਰੁਙੁਲਿਨੀਗਤ੍ਰੁਪ੍ਰੋਰਧਪ੍ਰਾਪ੍ਰਸਤ੍ਰਯ ॥ ਉਤ੍ਰੇ੯

ਨਾਪਰ੍ਭੂਮਿਨਪਰਮਾਣ੍ਵਾਕਾਰਮੂਰ੍ਤਯੇ॥ਜਵਤ੍ਰਜ੍ਵਲਿਨੀਤਸ੍ਯਾਗਣ
ਮੁਣ੍ਡਖੰਡਾਮਸ੍ਤੁਭੂਤਸ਼ਕ੍ਤਿ:ਮਾਮਹੰਯਸ੍ਯਉੱਛ੍ਰਿਤੇਨਯੰਵਿਸ਼੍ਵਮਣ੍ਡ
ਲਵਿਭ੍ਰਮਯੇਪਦ੍ਮਜੰਨਭੂਮਿਨਪਰਮਾਣ੍ਵਾਕਾਰਮਯੀਮੂਰ੍ਤਿਰ੍ਦਸ਼੍ਯਤੇਕ੍ਸ਼ੋਤ
ਕ੍ਸ਼ਿਤਿਰੂਪਾਯ॥੧੨॥ ਨਮਸ੍ਤੇਸ੍ਤੁਮਹਾਸ੍ਰਗਸ੍ਮਿਨ੍ਜਲੇਸਮਾਤ੍ਮ
ਨੇ॥ਨਮਸ੍ਤੁਭ੍ਯੰਭਗਵਤੀਨਾਰੂਪਿਣੇਵਿਸ਼੍ਵਜਗਨ੍ਮਿਣੇ॥ਨਮਸ੍ਤੁਭ੍ਯੰ
ਸਮਸ੍ਤਸੂਕ੍ਸ਼੍ਮਭਾਵਭਾਵਤ੍ਤਯਤ੍ਸ੍ਮਿਜਲੰਸ਼ਕ੍ਤਿਸਮੁਦ੍ਰਸ੍ਯੋਸ੍ਮੰ
੭ ਤਤ੍ਤ੍ਵਯਸ੍ਯਵਿਸ਼੍ਵੰਜਲਾਯਮਾਨੰਗੋਚਰਦਸ਼੍ਯਤੇਜਲਸ੍ਤ
ਚਕ੍ਰੀਭੀਨਰੂਪਿਣੇਸ਼ਕ੍ਤਿਰੂਪਾਯ॥੧੩॥ਜ੍ਵਾਲਿਮਸ੍ਤੁਤਵ

ਕਿਛੁਲਾਵਣਜਿਨ॥ ਧਨੀਕ੍ਰਿਤਵਿਕਲਾਙ੍ਹ ਵਿਸ੍ਵਰੂਵਿਲ
ਖਿਨ॥ ਰੇਵਗਣੇਰੇਵਤਿਗਸ੍ਲੁਤਿਮਚਰਧੂਮਣੀਤਿਰੇਵਾਸਤਿ
ਸ੍ਰੈਵਾਗਿ ਸ੍ਰੁਸ੍ਰੰਮਮਕ੍ਰਤਾਯਾਵਕਿਛੂਲਾਸ੍ਰਾਣਿਗਵਣਾਮਤ
ਤਸ੍ਲੀਲਸ੍ਰੁਸ੍ਰੈਧਨੀਕ੍ਰਿਤਵਿਕਲਾਙ੍ਹਯੇਵਿਸ੍ਵਰੂਸ੍ਰਸ੍ਰਵਿਲ
ਧਕਾਯ॥ ੭੨॥ ਠੇਗਿਨੀਸ੍ਰੁਙ੍ਹਨਾਕ੍ਰਿਙ੍ਹਿਧੂਙ੍ਹਿਮਾਲਨ੍ਹੂਗਵਿ
ਲ॥ ਨਮਸ੍ਤੇਮਚਠਜੂਾਯਧਨਮਾਮਤਲਾਣਿਨ॥ ਠੇਗਿਨੀਕ੍ਰ
ਙ੍ਹਲਿਨੀਧਵਨਾਧ:ਸ੍ਰਕ੍ਰਙ੍ਹਲਿਨੀਸਤਿ:ਸ੍ਰੈਵਸ੍ਰੁਙ੍ਹਨੰਗ
ਬਸ੍ਰੁਸ੍ਰਕ੍ਰਿਙ੍ਹਿਸ੍ਰੁਤ:ਧੂਙ੍ਹਿਮਾਮਚਾਕਾਰਸ੍ਰੁਕ੍ਰਾਧਤਾਤੇਨਾ

ਨੈਨੂ ਗਚੈਠਿ ਭਾਨੈਯੇਨ ਪਰਾਭੂਤੰ ਪ੍ਰਚਸ੍ਯਨੇ ਮਨ੍ਹੇ ਸ੍ਰਤੰ ਲਾਠਯਤਿ ਗ
ਭਯਤਿ ਯਸ੍ਮਾਤ ਸ੍ਮੈ ॥੧੫॥ ਨਠਕੇ ਟਿਸ ਭਾਵੈਸ ਕ ਚਿਤ੍ਰਾਣਿ ਪਿਲ
ਸ ਧ੍ਰੁਯੇ ॥ ਨਭ: ਸਤ੍ਰਿ ਸਗੀਰਯ ਕੇਟਿ ਛਿਤ੍ਰ ਯ ਸ ਫ੍ਰਿਨੇ ॥ ਨਠ
ਕੇਲੀਤਿ ਭਾਲਿਨੀਤ ਸਾਵੈਸਵ ਸੈਨੈਵ ਫਿਪਰ ਸੇਸ੍ਰਗੇਨਿਪਿਲ
ਸਤ੍ਰਿ ਭਯੰ ਵਿਸ੍ਤ੍ਰੰ ਸਾਲਾਤਿ ਸ੍ਰਤ ਰਵੈਤ੍ਰੰ ਸਤ੍ਰਿ ਸਗੀਰਯੈਤਿ ਸ੍ਰਤ
ਰਵ ਸਤ੍ਰਿ ਸਤ੍ਰਿ ਭਲ੍ਲਸ੍ਰੀ ਨਕੇ ਟਿਛਿਤ੍ਰ ਯੇਨ ਯੁਕ੍ਤ: ॥੧੬॥
ਭਨ ਭੈਨ ਭਲ ਸੂਤ੍ਰ ਲੀਵਵਜਾਵੈਰੇ ਪਿਨੇ ॥ ਭਫੇਸ੍ਰ ਗਯਲ
ਗੰਤ ਨਭੈਕੁਰ ਲਵਨੂਵੇ ॥ ਗਤਾਤ ਭੇਤਤਾ ॥੧੭॥ ਸ੍ਰੈਨੇਤ੍ਰ ਲਨ

ਸਰ੍ਵੈਕਸ੍ਮਤਯੇ ਵਿਸ੍ਵਪ੍ਰਤ੍ਤਯੇ॥ ਨਮੋਸ੍ਤੁਮਹਾਦੇਵਨਾਪ੍ਰੇਪਾ
ਪਾਪਘ੍ਨੇ॥ ਸ੍ਤੇਨਾਨਾਂ ਮੇਨਕਾਨਾਂ ਪੁਤ੍ਰਯਾਨਾਂ ਮੇਤਾਲੌਸਯਸ੍ਨ
ਤ੍ਰੁਲਾਨਾਂ ਤਤ੍ਰਸਰ੍ਵਾ ਕਸ੍ਮਤ੍ਤਿਦਸ੍ਤੁਤਸ੍ਮੈ ਪਰਮਾਸ੍ਮਤੁਪ੍ਰਪਾ
ਯ ਸਿਵਸ੍ਤੁਮਸ੍ਤੇ॥੧੩॥ ਨਮੋਸ੍ਤੁਵਿਲੋ ਮਹਾਵੀਰਨਵਸ
ਵਿਨਾਸਿਨੇ॥ ਨਮੋਸ੍ਤੁਯਸ੍ਤੁਵਿਤਾਸੇ ਖਰਵੁਤਾਯ ਨਮੋ ਨਮਃ॥
ਨਮੋ ਭਲਾਨਾਂ ਸ੍ਤੁਵਿਲੋ ਨਮੋਵੇਵਿਕਲ੍ਪਾ ਸੇਧਾਂਵਸਤਜ੍ਞਤ੍ਰਿ
ਸ਼ਾਨਾਂ ਮੇਨਤ੍ਰਾ ਵਸ੍ਤੁਵਿਤਾਨ੍ਤ੍ਰਸੇਧਾਲਿਰਵ੍ਰਤਾ ਨਿਯਨੇਤ੍ਰਿਨ
ਸ੍ਤਾਮਨਿਰਤ੍ਰਮਾ॥੧੪॥ ਸ੍ਵਵਸ੍ਥਾਰਮਾਸ੍ਥਾਸ੍ਮਸਚਲੇਸ੍ਤੁਤੁ

ਮਞ੍ਯੋ॥ ਨਮਸ੍ਰਿਮਸਪੁਸ੍ਤੁਯਮਚਕਾਰ੍ਰਿਤਵੇ। ਸ੍ਵਤੋ
ਮੋਪਗਸਮੋਮੁਵਣਮਮਾਤੰਤ੍ਰਸ੍ਮਾਸ੍ਮਾਮਸ੍ਸੁਵਾਂਤਣਿਹੋਸ੍ਤ
ਮਕ੍ਰਿਦਸ੍ਥਇਸਮਪੁਸ੍ਤੁਯਇਸਮਾਸ੍ਵਮਗਤੁਤਿਮੈਧਸ੍ਕੁਜਃਇ
ਠਿਰੁਪਲਸ੍ਰਿਤਸਮਇਸਮਇਸਮਣੋਨਪੁਸ੍ਤੁਃ ਸ੍ਰੀਮਸ੍ਕਜ
ਣੇਸ੍ਵਸਮੇਤੀਲਸੇਵੀਧਮਕ੍ਰੁਪਇਯੇਸਸਮਪਗਕ੍ਰੁਪੇਤਨਪੁਸ੍ਤੁ
੦੦ ਤਣਜਃ ਯਸ੍ਰਿਵਾਇਸਮਮਸ੍ਕਸਯਮਤਃ। ਕ੍ਰੁਣਲਾਸ੍ਵਗਸਰ
ਸ੍ਮਸੋਪਧਾਯੇਨਵਾਮਤਮਕਃ ਮਪਸ੍ਤ੍ਮਃ। ਤੇਸਪਸ੍ਤੁਮਿਲਿ
ਤਾਸ੍ਮੁਯਿਸਮਧੁਮਿਤਾਃ। ਪਸਕ੍ਯੋਗਿਨੀਗਲੈਂ ਗਿਤੁਕ੍ਰਤੁਯੇਸਮ

प्रदमन्हमर्मीवह्निखिधमकेकिल्पनेति ५

ਕਿਸੁਕਹਿ:ਪ੍ਰਭੁਤੈਹਗਵਾਜਿਤੁਸਕਾਮੀਨਾਮੇਵਸ੍ਰਸੁ
ਸੁਣੈ:ਖੁਤਿਜਿਧਿਤੁਆਭਨਤੁਭ੍ਰਾਯਸੁ:ਅਚੇਧਾਂਕਾਲੁ
ਨਾਂਕੂਫਮੀਨਾਂਤਲਗਤਾਂਪਤ੍ਰਪਤ੍ਰਾਂਨੈਤ:॥੩੦॥
ਤੁਪਤੀਤਨਸਤੁਹੰਨਸਮੈਰਫ਼ਤੁਪਿਲੈ॥ਤੂਸੁਕਾਯਤ੍ਰਿਧ
ਆਤ੍ਰਸ੍ਰਾਬਿਲੈਮਿਤ੍ਰਸਤ੍ਰਸੈ॥ਤ੍ਰਿਸੈਸ੍ਰਿਕਤ੍ਰਨਾਸ੍ਰ:ਸਤ੍ਰ
ਦੇਯਸ੍ਰ।ਯਸਤ੍ਰਆ।ਤ੍ਰਿਸ੍ਰੈਤ੍ਰਯਬਸੈਂਨਿਤ੍ਰਸੇਵਾਤੂਧਾ
ਸੇਤ।ਤੂਸੁਕਸੁਤੇਲ੍ਰਯਡਤ੍ਰੀਹ,ਤ੍ਰਯਾਂਗਵਿਸਾਸਿ
ਸਿਧਿਨਾਂਲਗਤ੍ਰਕਾਸਕਨਾਸਤ੍ਰਸ੍ਰਾਬਿਲੈਪਿਧੁਤ੍ਰ।ਤ੍ਰਿ

ਨੇ੨ਕਲ੍ਯਨਾਭਕੁੰਤਸਤ੍ਰਭਿਵਸੋਛ੍ਹਤਾੜਤਿਨੀਹਾਸਿਙ੍ਲਿ
ਧਭ੨ਯਧਾਗਿੜਾਮਾਸ੍ਵਦਤ੍ਰੁਧਾਲਿਙੀਲਿਸਤ੍ਰੰਖਿਯਸ੍ਰ
ਤਸ੍ਰੈ॥ ੩੦॥ ਧਸਲੇਧਾਯਲਠ੍ਹਾਯਠਕ੍ਰਿਠਾੲੰਭਕਾਸ੍ਰ
ਨਭਾ॥ ਸ੍ਰਣ੍ਹਠਾਯਭਲਾਕ੍ਰੁਤ੍ਰਸੋਤਅੰਤੁਨਭੈਨਮ:॥ ਠ
ਵਖ੍ਰਾਯਸ੍ਰਭੁੰਨਾਂਠਵਾਯਠਵਠੋਡਿਨੇ॥ ਠਦ੍ਹਾਂਨੰਙਸਯ
ਨੰਤੁਭਚਕ੍ਰਾਯਨਭੈਨਮ:॥ ਠਵਣਭਾਙ੍ਕਚਸਿਤਿਠਵ:
੦੩ ਠਵੰਸਠਿਨਡੀਤਿਅਧ੍ਵਿਅੰਕਾ੨ਕਤ੍ਰਾ ਠਵੰਵਿਕ੍ਰੁਤਿੰਠਵਨ
ਭਕ੍ਹਡੀਤਿਠ੍ਹਾਤ੍ਰੁਨਨਕ੍ਰਾਵਭੁਸਯਾਤ੍ਰੁਤ੍ਰੁਠਵਿਸ੍ਰਾਤ੍ਰਿ

ਸ੍ਰਧ:ਸ੍ਰਖੁਨੰਠਵੰਮੰਮਾਰੰਸਸਤਿਠਹਾਨੰਗੁਸਲਮਾ
ਜਖੂਤਿਧਤ੍ਰੇਨਾਨਨਤ੍ਰਾਓਂਠਵੰਠਿਨਤ੍ਰਿਤੂਸੰਕਤ੍ਰੁਧਾ
ਓਂਭਚਲ੍ਰਤ੍ਰਭਚਕਤ੍ਰੂਰਲਸ॥ਧਰਮੈਸ੍ਵਦਾਠਿਹਤ੍ਰਾ
ਭਚਧ੍ਰਸਭ੍ਰਮੈਠਵਤ੍ਰਸ੍ਰਤ੍ਰਚਮਿਤਿਜਤਾਠਵਾਯਨਮ: ॥ ੩੪ ॥
ਸ੍ਰਤੰਭ੍ਰਤ੍ਰਤੇਧੇਰਧੇਰਮੰਮਾਰਸਯਿਨ॥ਧੇਰਤਿਧੇ
ਰਭ੍ਰਸਨੰਤਿਰਸ੍ਕਤ੍ਰੇਨਭੇਨਮ:॥ਸ੍ਰਤੰਰਸ੍ਰਸ੍ਰੰਭ
ਤ੍ਰਿਰਿਤਮਲਪਰਿਧਾਕੰਤ੍ਰੁਜਮਤਿਧੇਰਮੰਮਾਰਧੁਰਯ
ਯਸ੍ਰਭਤ੍ਰਾਤੰਮੰਮਾਗਾਧਜੋਯਿਤ੍ਰਧੇਰਾਤਿਧੇਰਭ੍ਰਸਨੰ

ਤਿਰਖੁੜੈ ਤਿਰਿਣਾਯਕਾਰ ਸਤਿਨਪ੍ਰਚੰਸਾਤ੍ਰਾਸ੍ਰਮਾਫ਼ੈਸਮ
ਤ੍ਰੈਸੂਕਾਸ੍ਰਤੁਰਨਾਡ ਤਿਪ੍ਰਤਿਪਾਸਿੰਤ ਸਿਤਿ ਸਿਵਭਾ॥ ੩ਸ॥
ਵਿਖਮਪਸਮਡ੍ਹਿਤ: ਸਮਾਪ੍ਰ: ਨਤਿਸਨਤ੍ਰਮਤ੍ਰਿ:॥॥॥॥
ਮਚਕਾਲਕਲਾਧਕਲਿਤਿਲ੍ਰਸਮਡ੍ਰਲਸਮਾਪਿ
ਵਿਮੁਰਾਭਾ॥ ਨਸ੍ਰਕੇਕਾਨਸਮੰਕ੍ਰਿਤਾਮਪਿਡੰਪ੍ਰਲੋਤਿਮਿ
ਮਿਵਵਲ੍ਰਠਭਮਏਮਾ। ਸ੍ਰਵਾਏਾਤ੍ਰ ਨ੍ਰਸਯਾਲ੍ਰਸਝਲੇਡ੍ਰ
੦੩ ੩ਠਵਮਪ੍ਰਪਾਨਲਸ੍ਰਏਮਾ॥ ਵਲ੍ਹਠੰਸਵਿਠਵਾਤ੍ਰਸਕ੍ਰਿ
ਤੁੰਤ੍ਰੰਪ੍ਰਲੋਤਿਮਿਮਿਵਵਲ੍ਰਠਭਮਏਮਾ॥॥॥ ਡਠੇਵੰਮੇਰ

ਗਲਿਸੰਭਨ੍ਹੈਰਵਣਖਿਤਭਾ॥ ਯੋਗਿਨੀਨੰਪਰੰਭਾਗੰਰ
ਸਙਕ੍ਰਸ੍ਰਕਸ੍ਰਮਿਤ॥ ਤ੍ਰਮੀਕ੍ਰਿਤਸਾਂਲ੍ਰਗਨਿ:ਅਤ੍ਰਿਸੁ
ਮਿਵਲਿਤ॥ ਨਾਭਿਕੇਸ਼ਦਪਲੰਅਤ੍ਰਵਿਪ੍ਰਮਤੋਵਿਸ੍ਰਤਲਸ॥
ਗੁਰਸਾਮ੍ਰਭਗਸਾਗ੍ਰਸ਼ਕੇਕਲਰਧ੍ਰਿਯਾ॥ ਨਿਤ੍ਰਕੇਸ੍ਰਸ੍ਰ ਸ੍ਰਸਕ
ਕੇਤ੍ਰਾਤ੍ਰਿਸਭਯਖ੍ਰਖਸਭ੍ਰਿਕੇ॥ ਸ੍ਰਖ੍ਰਿਣਗਨਿਤਪਾਧ
ਪਸ੍ਰਨੀਨਿਖਗਚਿਤ॥ ਪਸ੍ਰਨੰਅਤ੍ਰਿਧਿਸ੍ਰਵਿਨਿਸ੍ਰਦੰਅਚ
ਖਾਤ੍ਰਮਿਤ॥ ਤ੍ਰਸ੍ਰਵੈਸ੍ਰਆਤ੍ਰਸ੍ਰਵਿਧ੍ਰਾਨਸ੍ਰਤ੍ਰਨੇਕਸ:॥
ਗੁਹ੍ਯਕਾਯਾਤੁਧਾਨਾਸ੍ਚਵੇਤਾਲਾਯਕ੍ਸ਼ਗੰਧ੍ਰਵਾ:॥ ਤ੍ਰਸ੍ਰਗ

[illegible] ॥ [illegible]
[illegible] ॥ [illegible]
[illegible] ॥ [illegible] ॥ [illegible]
[illegible] ॥ ॥ ॥ इति [illegible]
[illegible] ॥ ॥ ॥ ओं तत्सत् ॥
[illegible]
[illegible] [illegible] ॥ [illegible]
[illegible] ॥ ओं तत्सत् ॥ ॥